

ਨਸਲੀ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਅਤੇ ਯੋਜਨਾਬੱਧ ਉਪਾਅ

ਕੰਪਨੀਆਂ ਦੀ ਰਜਿਸਟਰੀ

ਕੰਪਨੀਆਂ ਦੀ ਰਜਿਸਟਰੀ ("ਰਜਿਸਟਰੀ") ਸਥਾਨਕ ਅਤੇ ਗ਼ੈਰ-ਹਾਂਗ ਕਾਂਗ ਕੰਪਨੀਆਂ ਅਤੇ ਕਾਨੂੰਨੀ ਰਿਟਰਨਾਂ ਨੂੰ ਰਜਿਸਟਰ ਕਰਦੀ ਹੈ, ਅਤੇ ਆਮ ਲੋਕਾਂ ਨੂੰ ਕੰਪਨੀਆਂ ਦੇ ਰਜਿਸਟਰ ਵਿੱਚ ਦਰਜ ਕੀਤੀ ਗਈ ਕੰਪਨੀ ਦੀ ਜਾਣਕਾਰੀ ਦੀ ਜਾਂਚ ਕਰਨ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਸੇਵਾਵਾਂ ਅਤੇ ਸਹੂਲਤਾਪ੍ਰਦਾਨ ਕਰਦੀ ਹੈ। ਅਸੀਂ ਟ੍ਰਸਟ ਅਤੇ ਕੰਪਨੀ ਦੀਆਂ ਸੇਵਾਵਾਂ ਦੇਣ ਵਾਲਿਆਂ ਦੇ ਲਈ ਲਾਈਸੈਂਸ ਪ੍ਰਣਾਲੀ ਦਾ ਪ੍ਰਬੰਧਨ ਵੀ ਕਰਦੇ ਹਾਂ ਅਤੇ ਕਰਜ਼ਾ ਦੇਣ ਵੇਲਿਆਂ ਲਈ ਲਾਈਸੈਂਸ ਅਰਜ਼ੀਆਂ/ਨਵੀਨੀਕਰਣ ਦੀ ਪ੍ਰਕਿਰਿਆ ਕਰਦੇ ਹਾਂ। ਸਾਡੀਆਂ ਸੇਵਾਵਾਂ ਆਮ ਲੋਕਾਂ ਨੂੰ ਉਨ੍ਹਾਂ ਦੇ ਨਸਲੀ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਬਰਾਬਰ ਅਤੇ ਨਿਰਪੱਖਤਾ ਨਾਲ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਸਬੰਧਿਤ ਸੇਵਾਵਾਂ

- ਸਥਾਨਕ ਜਾਂ ਗ਼ੈਰ-ਹਾਂਗ ਕਾਂਗ ਕੰਪਨੀਆਂ, ਸੀਮਤ ਭਾਗੀਦਾਰੀ, ਸੀਮਤ ਭਾਗੀਦਾਰੀ ਫੰਡ, ਓਪਨ-ਐਂਡ ਫੰਡ ਕੰਪਨੀਆਂ, ਟ੍ਰਸਟ ਕੰਪਨੀਆਂ ਅਤੇ ਰਜਿਸਟਰਡ ਟ੍ਰਸਟੀ ਸੰਸਥਾਵਾਂ ਦੇ ਨਿਗਮੀਕਰਨ ਜਾਂ ਪੰਜੀਕਰਨ ਦੇ ਲਈ ਲਈ ਸੇਵਾਵਾਂ ਪ੍ਰਦਾਨ ਕਰਨਾ ਅਤੇ ਕੰਪਨੀਆਂ ਅਤੇ ਹੋਰ ਸੰਸਥਾਵਾਂ ਨੂੰ ਪ੍ਰਸ਼ਾਸਿਤ ਕਰਨ ਵਾਲੇ ਵੱਖ-ਵੱਖ ਅਧਿਆਦੇਸ਼ਾਂ ਦੁਆਰਾ ਲੋੜੀਂਦੇ ਸਾਰੇ ਦਸਤਾਵੇਜ਼ਾਂ ਨੂੰ ਅੰਦਰਜ ਕਰਨਾ।
- ਰਜਿਸਟਰੀ ਹੇਠਾਂ ਸੰਚਾਲਿਤ ਕੰਪਨੀਆਂ ਅਤੇ ਹੋਰ ਸੰਸਥਾਵਾਂ ਬਾਰੇ ਜਾਣਕਾਰੀ ਦਾ ਪਤਾ ਲੱਗਾਉਣ ਲਈ ਜਨਤਾ ਨੂੰ ਸੇਵਾਵਾਂ ਪ੍ਰਦਾਨ ਕਰਨਾ।
- ਸਬੰਧਿਤ ਅਧਿਆਦੇਸ਼ਾਂ ਅਧੀਨ ਕੰਪਨੀਆਂ ਅਤੇ ਹੋਰ ਸੰਸਥਾਵਾਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੁਆਰਾ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ।
- ਟ੍ਰਸਟ ਜਾਂ ਕੰਪਨੀ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਲਈ ਲਾਈਸੈਂਸਿੰਗ ਪ੍ਰਣਾਲੀ ਦਾ ਪ੍ਰਬੰਧਨ ਕਰਨਾ।

ਮੌਜੂਦਾ ਉਪਾਅ

- ਸ਼ਾਹੂਕਾਰਾਂ ਲਈ ਲਾਈਸੈਂਸ ਅਰਜ਼ੀਆਂ/ਨਵੀਨੀਕਰਣ ਦੀ ਪ੍ਰਕਿਰਿਆ ਕਰਨਾ ਅਤੇ ਆਮ ਲੋਕਾਂ ਦੁਆਰਾ ਨਿਰੀਖਣ ਲਈ ਸ਼ਾਹੂਕਾਰਾਂ ਦਾ ਇੱਕ ਰਜਿਸਟਰ ਕਾਇਮ ਰੱਖਣਾ।
- ਰਜਿਸਟਰੀ ਜਨਤਾ, ਕੰਪਨੀਆਂ ਦੇ ਅਧਿਕਾਰੀਆਂ/ਪ੍ਰਤੀਨਿਧੀਆਂ ਅਤੇ ਹੋਰ ਸੰਸਥਾਵਾਂ ਨਾਲ ਸੰਚਾਰ ਲਈ ਲਈ ਚੀਨੀ ਅਤੇ ਅੰਗਰੇਜ਼ੀ (ਲਿਖਤੀ ਅਤੇ ਮੌਖਿਕ ਦੋਵੇਂ) ਦੀ ਵਰਤੋਂ ਕਰਦੀ ਹੈ।
- ਰਜਿਸਟਰੀ ਚੀਨੀ ਅਤੇ ਅੰਗਰੇਜ਼ੀ ਦੋਨਾਂ ਵਿੱਚ ਵੀਡਿਓ ਸਮੇਤ ਜਾਣਕਾਰੀ ਪੁਸਤਕਾਵਾਂ, ਗਸ਼ਤ-ਪੱਤਰ, ਦਿਸ਼ਾ ਨਿਰਦੇਸ਼ ਅਤੇ ਹੋਰ ਪ੍ਰਚਾਰ ਸਮੱਗਰੀ ਪ੍ਰਕਾਸ਼ਿਤ ਕਰਦੀ ਹੈ।
- ਵੈੱਬ ਪੋਰਟਲ ਅਤੇ ਰਜਿਸਟਰੀ ਦੇ ਔਨਲਾਈਨ ਪਲੇਟਫਾਰਮ ਦੀ ਸਮੱਗਰੀ ਚੀਨੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਪੇਸ਼ ਕੀਤੀ ਜਾਂਦੀ ਹੈ।
- ਵੱਖ-ਵੱਖ ਨਸਲਾਂ ਦੇ ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਵੇਲੇ ਲੋੜ ਮੁਤਾਬਿਕ ਅਤੇ ਉੱਚਿਤ ਤੌਰ ਤੇ ਵਿਆਖਿਆ ਅਤੇ ਅਨੁਵਾਦ ਸੇਵਾ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
- ਕਰਮਚਾਰੀ, ਖਾਸ ਤੌਰ 'ਤੇ ਫਰੰਟਲਾਈਨ ਕਰਮਚਾਰੀ ਅਤੇ ਨਵੇਂ ਕਰਮਚਾਰੀਆਂ ਦੀ ਨਸਲੀ ਬਰਾਬਰਤਾ ਬਾਰੇ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ, ਨਸਲੀ ਮੁੱਦਿਆਂ ਪ੍ਰਤੀ ਸਮਝ ਅਤੇ ਵੱਖ-ਵੱਖ ਨਸਲਾਂ ਦੇ ਵਿਅਕਤੀਆਂ ਦੀਆਂ ਖਾਸ ਜ਼ਰੂਰਤਾਂ ਬਾਰੇ ਜਾਗਰੂਕਤਾ, ਨੂੰ ਵਧਾਉਣ ਲਈ, ਉਨ੍ਹਾਂ ਦੇ ਸਮਾਨ ਮੌਕੇ ਅਤੇ ਨਸਲੀ ਬਰਾਬਰਤਾ ਨਾਲ ਸੰਬੰਧਿਤ ਸਿਖਲਾਈ ਕੋਰਸਾਂ ਵਿੱਚ ਭਾਗ ਲੈਣ ਦੇ ਪ੍ਰਬੰਧ ਕੀਤੇ ਜਾਂਦੇ ਹਨ।
- ਨਸਲੀ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਉਪਾਵਾਂ ਦੀ ਸਮੇਂ-ਸਮੇਂ ਤੇ ਜਾਂਚ ਕੀਤੀ ਜਾਵੇਗੀ। ਨਿਰੀਖਣ ਵਿੱਚ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਵੱਖ ਵੱਖ ਨਸਲਾਂ ਦੇ ਉਪਭੋਗਤਾਵਾਂ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।

ਭਵਿੱਖ ਦੇ ਕੰਮਾਂ ਦਾ ਮੁਲਾਂਕਣ

- ਵੱਖ-ਵੱਖ ਨਸਲਾਂ ਦੇ ਵਿਅਕਤੀਆਂ ਸਮੇਤ ਜਨਤਾ ਤੋਂ ਪ੍ਰਾਪਤ ਟਿੱਪਣੀਆਂ ਅਤੇ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਅਤੇ ਢੁੱਕਵੇਂ ਸੁਧਾਰ ਕੀਤੇ ਜਾਣਗੇ।
- ਵਾਧੂ ਉਪਾਅ ਕੀਤੇ ਗਏ/ ਕੀਤੇ ਜਾਣ ਵਾਲੇ
 - ਰਜਿਸਟਰੀ ਰਜਿਸਟਰੀ ਸਿਵਲ ਸਰਵਿਸ ਬਿਊਰੋ ਦੁਆਰਾ (NEC) ਵਿਦਿਆਰਥੀਆਂ ਲਈ ਆਯੋਜਿਤ ਇੰਟਰਨਸ਼ਿਪ ਪ੍ਰੋਗਰਾਮ ਦੇ ਤਹਿਤ ਗੈਰ-ਨਸਲੀ ਚੀਨੀ NEC ਵਿਦਿਆਰਥੀਆਂ ਲਈ ਢੁੱਕਵੀਂ ਸਮਰ ਇੰਟਰਨਸ਼ਿਪ ਪਲੇਸਮੈਂਟ ਬਾਰੇ ਵਿਚਾਰ ਕਰੇਗੀ ਤਾਂ ਕਿ ਨੌਜਵਾਨ NEC ਵਿਦਿਆਰਥੀਆਂ ਨੂੰ ਕੰਮ ਦਾ ਤਜਰਬਾ ਹਾਸਿਲ ਹੋਵੇ ਅਤੇ ਨੌਕਰੀ ਲੱਭਣ ਵਿੱਚੋਂ ਉਨ੍ਹਾਂ ਦੀ ਮੁਕਾਬਲੇਬਾਜ਼ੀ ਮਜ਼ਬੂਤ ਹੋਵੇ।

ਨਸਲੀ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਅਤੇ ਯੋਜਨਾਬੱਧ ਉਪਾਵਾਂ ਬਾਰੇ ਪੁੱਛ-ਗਿਛ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਚੈਨਲਾਂ ਰਾਹੀਂ Ms. Cindy LEUNG ਸਹਾਇਕ ਰਜਿਸਟਰੀ ਮੈਨੇਜਰ (Assistant Registry Manager) (ਗਾਹਕ ਸੇਵਾ ਅਤੇ ਪ੍ਰਸ਼ਾਸਨ) ਨਾਲ ਸੰਪਰਕ ਕਰੋ -

ਟੈਲੀਫੋਨ ਨੰਬਰ	:	2867 4570
ਫੈਕਸ ਨੰਬਰ	:	2869 6817
ਈਮੇਲ	:	crenq@cr.gov.hk
ਡਾਕ ਪਤਾ	:	Companies Registry 15/F, High Block, Queensway Government Offices 66 Queensway, Admiralty Hong Kong

ਕੰਪਨੀਆਂ ਦੀ ਰਜਿਸਟਰੀ
ਮਈ 2023